

ਇਸ ਸਮੇਂ ਇਹ ਨਾ ਕਰੋ:

ਸ਼ਹਿਰ ਦੇ ਪਾਣੀ ਨਾਲ ਲਾਅਨ, ਬਗੀਚੇ, ਫੁੱਲ,
ਰੁੱਖ ਅਤੇ ਬੂਟੇ ਨੂੰ ਪਾਣੀ ਦੇਣਾ



ਇਸ ਸਮੇਂ ਇਹ ਨਾ ਕਰੋ:

ਬਾਹਰੀ ਪੂਲ ਜਾਂ ਗਰਮ ਟੱਬਾਂ ਨੂੰ ਭਰਨਾ




ਇਸ ਸਮੇਂ ਇਹ ਨਾ ਕਰੋ:

ਆਪਣੀ ਕਾਰ ਨੂੰ ਡਰਾਈਵਵੇਅ ਜਾਂ ਗਲੀ ਵਿੱਚ ਧੋਣਾ



ਇਸ ਸਮੇਂ ਇਹ ਨਾ ਕਰੋ:


ਬਾਹਰੀ ਸਤਹਾਂ ਨੂੰ ਧੋਣਾ, ਜਿਸ ਵਿੱਚ ਸ਼ਾਮਲ ਹਨ:



- ਵਿੰਡੋਜ਼
- ਇਮਾਰਤ ਦੀ ਬਾਹਰੀ ਸਤਹ
- ਸਾਈਡਵਾਕ, ਡਰਾਈਵਵੇਅ ਜਾਂ ਵਾਕਵੇਅ

ਇਸ ਸਮੇਂ ਇਹ ਨਾ ਕਰੋ:

ਆਪਣੇ ਆਊਟਡੋਰ ਪ੍ਰੋਪੇਨ ਜਾਂ ਲੱਕੜ ਦੇ ਫਾਇਰਪਿਟਸ ਦੀ ਵਰਤੋਂ ਕਰਨਾ




ਇਸ ਸਮੇਂ ਦੌਰਾਨ ਤੁਹਾਡੇ
ਧੀਰਜ ਅਤੇ ਸਹਿਯੋਗ ਲਈ
ਕੈਲਗਰੀ ਦਾ ਧੰਨਵਾਦ




**ਕੀ ਤੁਸੀਂ ਇਹਨਾਂ ਦੁਆਰਾ ਆਪਣੇ
ਅੰਦਰਲੇ ਪਾਣੀ ਦੀ ਵਰਤੋਂ ਨੂੰ ਘਟਾਉਣ
ਵਿੱਚ ਮਦਦ ਕਰ ਸਕਦੇ ਹੋ:**

**ਡਿਸਵਾਸ਼ਰ ਅਤੇ ਵਾਸ਼ਿੰਗ ਮਸ਼ੀਨ ਦੀ ਵਰਤੋਂ ਸਿਰਫ਼
ਲੋੜ ਪੈਣ 'ਤੇ ਅਤੇ ਪੂਰੇ ਲੋਡ ਨਾਲ**



**ਕੀ ਤੁਸੀਂ ਇਹਨਾਂ ਦੁਆਰਾ ਆਪਣੇ
ਅੰਦਰਲੇ ਪਾਣੀ ਦੀ ਵਰਤੋਂ ਨੂੰ ਘਟਾਉਣ
ਵਿੱਚ ਮਦਦ ਕਰ ਸਕਦੇ ਹੋ:**

ਸ਼ਾਵਰ ਨੂੰ ਦੋ ਤੋਂ ਤਿੰਨ ਮਿੰਟ ਜਾਂ ਘੱਟ ਤੱਕ ਸੀਮਤ ਕਰਨਾ
ਅਤੇ ਘੱਟ ਪਾਣੀ ਨਾਲ ਟੱਬ ਵਿੱਚ ਨਹਾਉਣਾ।



2-3 ਮਿੰਟ

ਕੀ ਤੁਸੀਂ ਇਹਨਾਂ ਦੁਆਰਾ ਆਪਣੇ ਅੰਦਰਲੇ ਪਾਣੀ ਦੀ ਵਰਤੋਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹੋ:

ਸਬਜ਼ੀਆਂ ਅਤੇ ਫਲਾਂ ਨੂੰ ਅੰਸ਼ਕ ਤੌਰ 'ਤੇ ਭਰੇ ਹੋਏ ਸਿੰਕ ਜਾਂ
ਪਤੀਲੇ ਵਿੱਚ ਧੋਵੋ ਅਤੇ ਫਿਰ ਉਨ੍ਹਾਂ ਨੂੰ ਜਲਦੀ ਪਾਣੀ ਵਿੱਚ ਧੋ ਦੇਵੋ



**ਕੀ ਤੁਸੀਂ ਇਹਨਾਂ ਦੁਆਰਾ ਆਪਣੇ
ਅੰਦਰਲੇ ਪਾਣੀ ਦੀ ਵਰਤੋਂ ਨੂੰ ਘਟਾਉਣ
ਵਿੱਚ ਮਦਦ ਕਰ ਸਕਦੇ ਹੋ:**

**ਆਪਣੀ ਪਲੇਟ ਨੂੰ ਪਾਣੀ ਨਾਲ ਧੋਣ ਦੀ ਬਜਾਏ
ਪਲੇਟ ਸਾਫ਼ ਕਰੋ**



ਕੀ ਤੁਸੀਂ ਇਹਨਾਂ ਦੁਆਰਾ ਆਪਣੇ
ਅੰਦਰਲੇ ਪਾਣੀ ਦੀ ਵਰਤੋਂ ਨੂੰ ਘਟਾਉਣ
ਵਿੱਚ ਮਦਦ ਕਰ ਸਕਦੇ ਹੋ:

ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਜਾਂ ਸ਼ੇਵ ਕਰਦੇ
ਸਮੇਂ ਟੂਟੀ ਨੂੰ ਬੰਦ ਕਰਨਾ

